

ਕਿਰਪਾ ਕਰਕੇ ਉਥੇ ਪੋਸਟ ਕਰੋ ਜਿੱਥੇ ਕਰਮਚਾਰੀ ਆਸਾਨੀ ਨਾਲ ਪੜ੍ਹ ਸਕਦੇ ਹੋਣ; ਉਲੰਘਣਾ ਕਰਨ ਵਾਲੇ ਦੰਡ ਦੇ ਭਾਗੀਦਾਰ ਹੋਣਗੇ

ਅਧਿਕਾਰਿਤ ਬੁਲੇਟਿਨ

ਫ੍ਰੀਮੋਂਟ ਦੀ ਘੱਟੋ-ਘੱਟ ਉਜ਼ਰਤ


1 ਜੁਲਾਈ, 2019 ਤੋਂ ਸ਼ੁਰੂ ਕਰਕੇ, ਫ੍ਰੀਮੋਂਟ ਸ਼ਹਿਰ ਦੀਆਂ ਭੂਗੋਲਿਕ ਹੱਦਾਂ ਦੇ ਅੰਦਰ ਕੰਮ ਕਰਨ ਵਾਲੇ ਕਿਸੇ ਕਰਮਚਾਰੀ ਨੂੰ ਲਾਜ਼ਮੀ ਤੌਰ 'ਤੇ ਏਨੀ ਕੁ ਉਜ਼ਰਤ ਦਿੱਤੀ ਜਾਣੀ ਚਾਹੀਦੀ ਹੈ ਜੋ ਹੇਠਾਂ ਬਿਆਨ ਕੀਤੀ ਘੱਟੋ-ਘੱਟ ਉਜ਼ਰਤ ਤੋਂ ਘੱਟ ਨਾ ਹੋਵੇ।

ਪ੍ਰਭਾਵੀ ਮਿਤੀ (1 ਜੁਲਾਈ)	ਛੋਟੇ ਰੁਜ਼ਗਾਰਦਾਤਾ (25 ਜਾਂ ਘੱਟ ਕਰਮਚਾਰੀ)	ਵੱਡੇ ਰੁਜ਼ਗਾਰਦਾਤਾ (26 ਜਾਂ ਵੱਧ ਕਰਮਚਾਰੀ)
2019	\$11.00	\$13.50
2020	\$13.50	\$15.00
2021	\$15.00	\$15.25
2022	ਵੱਡੇ ਰੁਜ਼ਗਾਰਦਾਤਾ ਦਾ ਪੱਧਰ ਜਮ੍ਹਾਂ CPI ਆਧਾਰਿਤ ਵਾਧੇ	

ਫ੍ਰੀਮੋਂਟ ਮਿਨੀਮਮ ਵੇਜ ਆਰਡੀਨੈਂਸ (Freemont Minimum Wage Ordinance), ਫ੍ਰੀਮੋਂਟ ਮਿਊਨਿਸੀਪਲ ਕੋਡ ਚੈਪਟਰ 5.30 (Freemont Municipal Code Chapter 5.30) ਵਿੱਚ ਤੈਅ ਕੀਤੀਆਂ ਘੱਟੋ-ਘੱਟ ਉਜ਼ਰਤ ਦੀਆਂ ਲੋੜਾਂ, ਕਿਸੇ ਵੀ ਕਰਮਚਾਰੀ 'ਤੇ ਲਾਗੂ ਹੁੰਦੀਆਂ ਹਨ ਜੋ ਫ੍ਰੀਮੋਂਟ ਸ਼ਹਿਰ ਦੇ ਅੰਦਰ ਕੰਮ ਕਰਦਾ ਹੈ (ਬਖਸ਼ੀਸ਼ਾਂ ਨੂੰ ਘੱਟੋ-ਘੱਟ ਉਜ਼ਰਤ ਦੇ ਭੁਗਤਾਨ ਵਿੱਚ ਨਹੀਂ ਗਿਣਿਆ ਜਾ ਸਕਦਾ)। ਕਿਸੇ ਗੈਰ-ਮੁਨਾਫਾ ਕਾਰਪੋਰੇਸ਼ਨ ਦੇ ਕਰਮਚਾਰੀ 'ਮਿਨੀਮਮ ਵੇਜ ਆਰਡੀਨੈਂਸ' ਤੋਂ ਛੇਟ ਪ੍ਰਾਪਤ ਹਨ।

ਭਵਿੱਖ ਵਿੱਚ ਹੋਣ ਵਾਲੇ ਵਾਧੇ: 1 ਜੁਲਾਈ, 2022 ਤੋਂ ਸ਼ੁਰੂ ਕਰਕੇ, ਅਤੇ ਫੇਰ ਹਰ ਸਾਲ 1 ਜੁਲਾਈ ਨੂੰ, ਸ਼ਹਿਰੀ ਉਜ਼ਰਤ ਕਮਾਉਣ ਵਾਲਿਆਂ ਅਤੇ ਸਨ ਫਰਾਂਸਿਸਕੋ-ਓਕਲੈਂਡ-ਹੇਅਵਾਡ, ਸੀ.ਏ. ਮੈਟਰੋਪੋਲੀਟਨ ਅੰਕੜਾ-ਵਿਗਿਆਨਕ ਖੇਤਰ ਦੇ ਕਲਰਕੀ ਕਰਨ ਵਾਲੇ ਕਾਮਿਆਂ ਵਾਸਤੇ ਘੱਟੋ-ਘੱਟ ਉਜ਼ਰਤ ਖਪਤਕਾਰ ਕੀਮਤ ਸੂਚਕਅੰਕ (CPI) ਵਿੱਚ ਪਿਛਲੇ ਕੈਲੰਡਰ ਸਾਲ ਦੇ ਵਾਧੇ ਜਿੰਨੀ ਵਧੇਗੀ, ਜੇ ਕੋਈ ਅਜਿਹਾ ਵਾਧਾ ਹੋਇਆ ਸੀ। ਸਾਲਾਨਾ ਵਾਧਾ 5% ਤੋਂ ਵੱਧ ਨਹੀਂ ਹੋਣਾ ਚਾਹੀਦਾ।

ਕਰਮਚਾਰੀਆਂ ਦੇ ਅਧਿਕਾਰ: ਆਰਡੀਨੈਂਸ ਦੇ ਤਹਿਤ, ਸ਼ਹਿਰ ਦੀ ਘੱਟੋ ਘੱਟ ਉਜ਼ਰਤ ਪ੍ਰਾਪਤ ਕਰਨ ਦੇ ਆਪਣੇ ਅਧਿਕਾਰਾਂ ਦਾ ਜ਼ੋਰਦਾਰ ਦਾਅਵਾ ਕਰਨ ਵਾਲੇ ਕਰਮਚਾਰੀ ਬਦਲਾਲੂ ਭਾਵਨਾ ਤੋਂ ਸੁਰੱਖਿਅਤ ਹੁੰਦੇ ਹਨ। ਕੋਈ ਕਰਮਚਾਰੀ ਜਾਂ ਕੋਈ ਹੋਰ ਵਿਅਕਤੀ ਸ਼ਹਿਰ ਦੇ ਪ੍ਰਸ਼ਾਸਨ ਨੂੰ 'ਮਿਨੀਮਮ ਵੇਜ ਆਰਡੀਨੈਂਸ' ਦੀ ਸ਼ੱਕੀ ਉਲੰਘਣਾ ਬਾਰੇ ਰਿਪੋਰਟ ਕਰ ਸਕਦਾ ਹੈ। ਸ਼ਹਿਰ ਸੰਭਾਵੀ ਉਲੰਘਣਾਵਾਂ ਦੀ ਜਾਂਚ ਕਰੇਗਾ, ਇਸਨੂੰ ਪੇਅਰੇਲ ਰਿਕਾਰਡਾਂ ਤੱਕ ਪਹੁੰਚ ਹੋਵੇਗੀ, ਅਤੇ ਇਹ ਕਰਮਚਾਰੀਆਂ ਨੂੰ ਬਹਾਲ ਕਰਨ, ਗੈਰ-ਕਨੂੰਨੀ ਢੰਗ ਨਾਲ ਰੋਕ ਕੇ ਰੱਖੀਆਂ ਪਿਛਲੀਆਂ ਉਜ਼ਰਤਾਂ ਦੇ ਭੁਗਤਾਨ, ਅਤੇ ਜੁਰਮਾਨਿਆਂ ਦਾ ਆਦੇਸ਼ ਦੇ ਕੇ, ਘੱਟੋ ਘੱਟ ਉਜ਼ਰਤ ਦੀਆਂ ਲੋੜਾਂ ਨੂੰ ਲਾਗੂ ਕਰੇਗਾ। ਸੰਪੂਰਨ ਆਰਡੀਨੈਂਸ www.fremont.gov/minimumwage 'ਤੇ ਔਨਲਾਈਨ ਉਪਲਬਧ ਹੈ।



ਜੇ ਤੁਹਾਡੇ ਕੋਈ ਸਵਾਲ ਹਨ, ਤਾਂ ਆਪਣੇ ਰੁਜ਼ਗਾਰਦਾਤਾ ਜਾਂ ਜਾਂ ਫ੍ਰੀਮੋਂਟ

ਸ਼ਹਿਰ ਨਾਲ ਸੰਪਰਕ ਕਰੋ:

minwage@fremont.gov or 510-284-4000